

ਨਮੂਨਾ ਪ੍ਰਸ਼ਨ-ਪੱਤਰ ਜੁਲਾਈ ਟੈਸਟ-2020

ਜਮਾਤ ਅੱਠਵੀਂ

ਵਿਸ਼ਾ ਪੰਜਾਬੀ

ਕੁੱਲ ਅੰਕ 20

(ਭਾਗ-ੳ)

1. ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਿਓ (ਸਾਰੇ ਪ੍ਰਸ਼ਨ ਜ਼ਰੂਰੀ ਹਨ) (8X1= 8)

1. ਲੇਖਕ ਕਿਹੜੀ ਗੱਲ ਨੂੰ ਨਰਕ ਆਖਦਾ ਹੈ ?
(ੳ) ਖੇਡਣ ਨੂੰ (ਅ) ਗੱਲਾਂ ਕਰਨ ਨੂੰ (ੲ) ਖੇਤ ਰੋਟੀ ਲੈ ਕੇ ਜਾਣ ਨੂੰ (ਸ) ਸਕੂਲ ਜਾਣ ਨੂੰ
2. 'ਛਿੱਝ ਛਰਾਹਾਂ ਦੀ' ਮੇਲਾ ਕਿੱਥੋਂ ਲੱਗਦਾ ਹੈ ?
(ੳ) ਅਚਲਪੁਰ (ਅ) ਜਰਗ (ੲ) ਛਪਾਰ (ਸ) ਜਗਰਾਵਾਂ
3. ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨੇ ਗੁਰੂ ਹੋਏ ਹਨ ?
(ੳ) ਤੀਜੇ ਗੁਰੂ (ਅ) ਚੌਥੇ ਗੁਰੂ (ੲ) ਪੰਜਵੇਂ ਗੁਰੂ (ਸ) ਛੇਵੇਂ ਗੁਰੂ
4. ਕੀ ਕਰਨ ਨਾਲ ਮੰਜਲ ਪ੍ਰਾਪਤ ਹੁੰਦੀ ਹੈ ?
(ੳ) ਸੁੱਤੇ ਰਹਿਣ ਨਾਲ
(ਅ) ਉੱਦਮ ਕਰਨ ਨਾਲ (ੲ) ਅਮੀਰ ਹੋਣ ਨਾਲ (ਸ) ਖੇਡਣ ਨਾਲ
5. ਏਕਮ ਨੂੰ ਕਿਹੜੀ ਖੇਡ ਦਾ ਸ਼ੌਕ ਸੀ ?
(ੳ) ਤੈਰਾਕੀ (ਅ) ਫੁੱਟਬਾਲ (ੲ) ਕ੍ਰਿਕਟ (ਸ) ਬੈਡਮਿੰਟਨ
6. ਬਲਜੀਤ ਕਿਹੜੀ ਸ਼੍ਰੇਣੀ ਵਿੱਚ ਪੜ੍ਹਦੀ ਸੀ ?
(ੳ) ਸੱਤਵੀਂ (ਅ) ਅੱਠਵੀਂ (ੲ) ਨੌਵੀਂ (ਸ) ਦਸਵੀਂ
7. ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ, ਉਸ ਨੂੰ ਕੀ ਕਹਿੰਦੇ ਹਨ ?
(ੳ) ਕਿਰਿਆ (ਅ) ਪੜਨਾਂਵ (ੲ) ਵਿਸ਼ੇਸ਼ਣ (ਸ) ਨਾਂਵ
8. 'ਰਾਮ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ' ਇਸ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ ਚਿੰਨ੍ਹ ਲੱਗੇਗਾ ?
(ੳ) ਕਾਮਾ (,) (ਅ) ਪ੍ਰਸ਼ਨ ਚਿੰਨ੍ਹ (?) (ੲ) ਡੰਡੀ (।) (ਸ) ਡੈਸ਼ (-)

(ਭਾਗ-ਅ)

2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ (ਕੋਈ ਚਾਰ ਪ੍ਰਸ਼ਨ ਕਰੋ) (4X2= 8)

1. 'ਜੈ ਭਾਰਤ ਮਾਤਾ' ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ਼-ਭਗਤਾਂ ਦਾ ਜ਼ਿਕਰ ਆਇਆ ਹੈ ?
2. ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੋਂ ਜਾਣਾ ਪੈਂਦਾ ਸੀ ਅਤੇ ਕਿਉਂ ?
3. ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ?
4. ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਅਤੇ ਕਦੋਂ ਰਖਵਾਈ ਗਈ ?
5. ਵਿਦਿਆਰਥੀਆਂ ਨੇ ਚੰਡੀਗੜ੍ਹ 'ਚ ਕਿਹੜੀਆਂ-ਕਿਹੜੀਆਂ ਥਾਂਵਾਂ ਵੇਖੀਆਂ ?
6. ਨਾਂਵ ਦੀ ਪਰਿਭਾਸ਼ਾ ਲਿਖੋ ?

(ਭਾਗ-ੲ)

3. ਹੇਠ ਲਿਖਿਆ ਵਿੱਚੋਂ ਕੋਈ ਇੱਕ ਕਰੋ: (1X4= 4)

ਆਪਣੇ ਸਕੂਲ ਮੁੱਖੀ ਨੂੰ ਫੀਸ ਮੁਆਫੀ ਲਈ ਬਿਨੈ-ਪੱਤਰ ਲਿਖੋ।

ਜਾਂ

ਆਪਣੇ ਸਕੂਲ ਮੁੱਖੀ ਨੂੰ ਵਿਦਿਅਕ ਟੂਰ ਤੇ ਜਾਣ ਦੀ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ।